

ਸਾਰੇ ਨਿਵਾਸੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ! ਹੁਣ ਬ੍ਰੈਂਪਟਨ ਵਿੱਚ ਬਸੰਤ/ਸਪਰਿੰਗ ਕਲੀਨਿੰਗ ਦਾ ਸਮਾਂ ਹੈ

ਸਪਰਿੰਗ ਕਲੀਨਅਪ, ਡੋਂਟ ਬੀ ਟ੍ਰੈਸ਼ੀ! ਮੁਹਿੰਮ ਅਤੇ ਸਟ੍ਰੀਟ ਸਵੀਪਿੰਗ ਪ੍ਰੋਗਰਾਮ 1 ਅਪ੍ਰੈਲ ਤੋਂ ਸ਼ੁਰੂ ਹੋ ਗਏ ਹਨ।

ਬ੍ਰੈਂਪਟਨ, ਓਨਟੈਰੀਓ (1 ਅਪ੍ਰੈਲ, 2019) – ਬਰਫ਼ ਦੇ ਪਿਘਲਣ ਅਤੇ ਵਧਦੇ ਤਾਪਮਾਨ ਦੇ ਨਾਲ, ਬਸੰਤ ਰੁੱਤ ਆ ਗਈ ਹੈ। ਪਰੰਤੂ ਇਸ ਨਾਲ ਕੂੜੇ ਵਿੱਚ ਵੀ ਵਾਧਾ ਹੁੰਦਾ ਹੈ। ਸਰਦੀ ਦੇ ਦੌਰਾਨ ਮਹੀਨਿਆਂ ਤੋਂ ਜ਼ਮੀਨ ਤੇ ਪਈ ਬਰਫ਼ ਅਤੇ ਆਈਸ ਹੇਠ ਦਬਿਆ ਕੂੜਾ ਹੁਣ ਬਾਹਰ ਆ ਰਿਹਾ ਹੈ। ਹਾਲਾਂਕਿ ਸਿਟੀ ਦਾ ਅਮਲਾ ਆਉਣ ਵਾਲੇ ਹਫ਼ਤਿਆਂ ਵਿੱਚ ਪਾਰਕਾਂ ਅਤੇ ਸਟ੍ਰੀਟਸ ਨੂੰ ਸਾਫ਼ ਕਰੇਗਾ, ਫਿਰ ਵੀ ਇਸ ਬਸੰਤ ਰੁੱਤ ਵਿੱਚ ਸਾਡੇ ਸ਼ਹਿਰ ਨੂੰ ਸਾਫ਼ ਕਰਨ ਵਿੱਚ ਹਰ ਕਿਸੇ ਨੂੰ ਭੂਮਿਕਾ ਨਿਭਾਉਣੀ ਪਵੇਗੀ।

ਸਪਰਿੰਗ ਕਲੀਨਅਪ (Spring Cleanup): 1 ਤੋਂ 30 ਅਪ੍ਰੈਲ ਤੱਕ

1 ਤੋਂ 30 ਅਪ੍ਰੈਲ ਤੱਕ ਦਾ ਸਾਲਾਨਾ ਸਪਰਿੰਗ ਕਲੀਨਅਪ ਨਿਵਾਸੀਆਂ ਨੂੰ ਆਪਣੀਆਂ ਪ੍ਰਾਪਰਟੀਜ਼, ਗਵਾਂਢਾਂ ਅਤੇ ਸਥਾਨਕ ਪਾਰਕਾਂ ਨੂੰ ਸਾਫ਼-ਸੁਥਰਾ ਰੱਖਣ ਲਈ ਉਤਸ਼ਾਹਿਤ ਕਰਦਾ ਹੈ।

ਤੁਸੀਂ ਸਵੈ ਸੇਵਕ ਦੇ ਤੌਰ ਤੇ ਖੁਦ ਸਫ਼ਾਈ ਦੀ ਅਗਵਾਈ ਕਰ ਸਕਦੇ ਹੋ ਜਾਂ ਸੰਚਾਲਿਤ ਸਫ਼ਾਈ ਦੇ ਦਿਨਾਂ ਵਿੱਚੋਂ ਕਿਸੇ ਇੱਕ ਵਿੱਚ ਸ਼ਾਮਲ ਹੋ ਸਕਦੇ ਹੋ। ਸਫ਼ਾਈ ਦਾ ਸਾਰਾ ਸਮਾਨ ਦਿੱਤਾ ਜਾਏਗਾ। ਕਾਰਜਕਰਮਾਂ ਦੀ ਪੂਰੀ ਸੂਚੀ ਦੇਖਣ ਲਈ – ਅਤੇ ਹਿੱਸਾ ਲੈਣ ਵਾਸਤੇ ਰਜਿਸਟਰ ਕਰਨ ਲਈ –

brampton.ca/springcleanup ਤੇ ਜਾਓ।

ਡੋਂਟ ਬੀ ਟ੍ਰੈਸ਼ੀ! (Don't Be Trashy!)

ਸਪਰਿੰਗ ਕਲੀਨਅਪ ਦੇ ਸਮਰਥਨ ਵਿੱਚ, ਸਿਟੀ ਆਪਣੀ ਡੋਂਟ ਬੀ ਟ੍ਰੈਸ਼ੀ! ਮੁਹਿੰਮ ਦੀ ਸ਼ੁਰੂਆਤ ਕਰ ਰਹੀ ਹੈ। ਇਸ ਮੁਹਿੰਮ ਦਾ ਉਦੇਸ਼ ਕੂੜੇ ਦੇ ਪ੍ਰਤੀ ਸੁਚੇਤਤਾ ਵਿੱਚ ਸੁਧਾਰ ਕਰਨਾ, ਕੂੜਾ-ਕਰਕਟ ਦਾ ਸਹੀ ਨਿਪਟਾਣ ਕਰਨ ਵਾਸਤੇ ਉਤਸ਼ਾਹਿਤ ਕਰਨਾ ਅਤੇ ਸਾਡੇ ਸ਼ਹਿਰ ਵਿੱਚ ਕੂੜਾ-ਕਰਕਟ ਨੂੰ ਘੱਟ ਕਰਨਾ ਹੈ।

ਇਹ ਮੁਹਿੰਮ ਸਿਟੀ ਦੀ ਇੱਕ ਸਾਫ਼ ਅਤੇ ਹਰਿਆ ਭਰਿਆ ਬ੍ਰੈਂਪਟਨ ਬਣਾਉਣ ਦੀ ਲਗਾਤਾਰ ਵਚਨਬੱਧਤਾ ਦਾ ਹਿੱਸਾ ਹੈ। ਇਹ ਮਨੁੱਖੀ ਸਿਹਤ, ਜੰਗਲੀ ਜੀਵਨ ਅਤੇ ਕੁਦਰਤੀ ਵਾਤਾਵਰਨ ਤੇ ਕੂੜੇ ਦੇ ਨਕਾਰਾਤਮਕ ਅਸਰ ਬਾਰੇ ਚਿੰਤਾਵਾਂ ਵਧਣ ਦੀ ਪ੍ਰਕਿਰਿਆ ਵਿੱਚ ਹੈ। ਡੋਂਟ ਬੀ ਟ੍ਰੈਸ਼ੀ! ਮੁਹਿੰਮ ਅਕਤੂਬਰ ਵਿੱਚ ਫਾਲ ਕਲੀਨਅਪ (ਪਤਝੜ ਦੀ ਸਫ਼ਾਈ) ਤੱਕ ਚੱਲੇਗੀ।

ਇਸ ਮੁਹਿੰਮ ਦੇ ਹਿੱਸੇ ਦੇ ਤੌਰ ਤੇ, ਸਿਟੀ ਸਕੂਲਾਂ ਲਈ ਇੱਕ ਕੂੜਾ ਸਫ਼ਾਈ ਚੁਣੌਤੀ (ਲਿਟਰ ਕਲੀਨਅਪ ਚੈਲੇਂਜ) ਦਾ ਸੰਚਾਲਨ ਕਰ ਰਹੀ ਹੈ। ਜਿਹੜੀ ਕਲਾਸ, ਅਪ੍ਰੈਲ ਵਿੱਚ ਸਭ ਤੋਂ ਵੱਧ ਸੰਖਿਆ ਵਿੱਚ ਸਫ਼ਾਈ ਕਰੇਗੀ ਅਤੇ ਆਪਣੇ ਕੰਮ ਦੀਆਂ ਫੋਟੋਆਂ @BramGrowGreen ਤੇ ਟਵੀਟ ਕਰੇਗੀ, ਉਹ ਰੁੱਖ ਲਗਾਉਣ ਦੇ ਇੱਕ ਕਾਰਜਕਰਮ ਨੂੰ ਜਿੱਤੇਗੀ। ਹੋਰ ਜਾਣਕਾਰੀ ਲਈ, brampton.ca/growgreen ਤੇ ਜਾਓ।

ਸਟ੍ਰੀਟ ਸਵੀਪਿੰਗ (Street Sweeping)

ਸਿਟੀ ਦਾ ਅਮਲਾ ਜਲਦੀ ਹੀ ਪੂਰੀ ਸਰਦੀ ਦੇ ਦੌਰਾਨ ਜੰਮੀ ਹੋਈ ਰੇਤ ਅਤੇ ਮਲਬਾ ਹਟਾਉਣ ਲਈ ਸਟ੍ਰੀਟਸ ਨੂੰ ਸਾਫ਼ ਕਰਨਾ ਸ਼ੁਰੂ ਕਰੇਗਾ। ਸਾਫ਼-ਸਫ਼ਾਈ ਮਈ ਦੇ ਅੰਤ ਤੱਕ ਜਾਂ ਮੈਂਸਮ ਦੇ ਮੁਤਾਬਕ ਜਾਰੀ ਰਹੇਗੀ। ਹੋਰ ਜਾਣਨ ਲਈ, brampton.ca/streetsweeping ਤੇ ਜਾਓ।

ਹਵਾਲਾ

“ਭਾਵੇਂ ਪਾਰਕ ਦੇ ਬੈਚ ਤੇ ਕੋਫੀ ਦਾ ਕੱਪ ਛੱਡਿਆ ਹੋਵੇ ਜਾਂ ਫਿਰ ਕਾਰ ਦੀ ਖਿੜਕੀ ਵਿੱਚੋਂ ਸਿਗਰੇਟ ਦਾ ਟੁਕੜਾ ਸੁੱਟਿਆ ਹੋਵੇ, ਇਹਨਾਂ ਨਾਲ ਬਹੁਤ ਸਾਰਾ ਕੂੜਾ ਇਕੱਠਾ ਹੋ ਜਾਂਦਾ ਹੈ। ਇਸਦਾ ਸਾਡੇ ਵਾਤਾਵਰਨ, ਸਾਡੀਆਂ ਜੇਬਾਂ ਅਤੇ ਸਾਡੇ ਭਾਈਚਾਰੇ ਬਾਰੇ ਸਾਡੇ ਵੱਲੋਂ ਮਹਿਸੂਸ ਕਰਨ ਦੇ ਤਰੀਕੇ ਤੇ ਗੰਭੀਰ ਅਸਰ ਪੈਂਦਾ ਹੈ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਸਾਡੇ ਸ਼ਹਿਰ ਨੂੰ ਸੁਰੱਖਿਅਤ ਰੱਖੀਏ ਅਤੇ ਯਕੀਨੀ ਬਣਾਈਏ ਕਿ ਇਹ ਹਰਿਆ ਭਰਿਆ ਹੈ – ਅਤੇ ਇਹ ਸਭ ਆਪਣੇ ਕੂੜੇ ਨੂੰ ਸਬੰਧਿਤ ਕੂੜੇਦਾਨ ਵਿੱਚ ਪਾਉਣ ਤੋਂ ਸ਼ੁਰੂ ਹੁੰਦਾ ਹੈ। ਇਸ ਸਾਲ ਬਸੰਤ ਰੁੱਤ ਦੀ ਸਫ਼ਾਈ ਸਬੰਧੀ ਪਹਿਲਕਦਮੀਆਂ ਹਰੇਕ ਨੂੰ ਸ਼ਾਮਲ ਕਰਨ ਅਤੇ ਤਬਦੀਲੀ ਲਿਆਉਣ ਦਾ ਇੱਕ ਸ਼ਾਨਦਾਰ ਤਰੀਕਾ ਹਨ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਸਿਟੀ ਆਫ ਬ੍ਰੈਂਪਟਨ ਬਾਰੇ ਹੋਰ ਜਾਣਕਾਰੀ ਲਈ, www.brampton.ca ਤੇ ਜਾਓ ਜਾਂ ਸਾਨੂੰ [Twitter](#), [Facebook](#), ਅਤੇ [Instagram](#) ਤੇ ਫਾਲੋ ਕਰੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਿਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca